

Press Note



JAGAT GURU NANAK DEV PUNJAB STATE OPEN UNIVERSITY PATIALA

(Established by Act No.19 of 2019 of Legislature of the State of Punjab)

PSOU/PRO/2025/143

22 February 2025

Deliberations on Applications of AI and Machine Learning

22 February 2025

An International Conference on “Applications of Artificial Intelligence and Machine Learning” was collaboratively organised by Jagat Guru Nanak Dev Punjab State Open University, Patiala and Institution of Engineers (India), Punjab and Chandigarh State Centre and Association of Professionals in Engineers Bhawan, Chandigarh from 22-23 February. The conference was inaugurated by Dr. Renu Vig, Vice Chancellor, Panjab University, Chandigarh. Dr. Baljit Singh Khehra, Registrar (O), Jagat Guru Nanak Dev Punjab State Open University, Patiala & Chairman, Institution of Engineers, Chandigarh delivered the welcome address. Dr. Abhinav Bhandari, Convener, Association of Professionals, shared key insights on the conference's theme.

The session featured contributions from distinguished speakers, including Prof. (Dr.) T.S Kamal, Former Vice President of the Institution of Engineers (India) and by Dr. Harpreet Singh, Professor at Wayne State University, USA. Er. SS Mundi, immediate past vice president IEL discussed about the achievements of IEL, Punjab and Chandigarh state centre. Prof. (Dr.) Valentina E. Balas, Aurel Vlaicu University of Arad, Romania, Dr. Manish Snehi, Senior Technology Architect at Infosys Ltd., USA & Dr. Ravinder Singh Jandu, Head of Digital & Systems Team, Cabinet Office, London (UK) delivered address on diverse dimensions. The speakers emphasized on significance of Artificial Intelligence and Machine Learning in the digitalized globe. They highlighted role of AI in enabling businesses and individuals to analyze large datasets, make informed decisions, automate repetitive tasks, personalize experiences, and drive innovation. They reiterated that these technologies were vital for enhancing efficiency, productivity, and competitive advantage across various industries.

The session concluded with a vote of thanks by Er. Karnail Singh FIE, Honorary Secretary, Punjab and Chandigarh State Centre.

Director

Public Relations
Director-Public Relations Cell
Jagat Guru Nanak Dev
Punjab State Open University
Patiala - 147001(PB) INDIA



**JAGAT GURU NANAK DEV PUNJAB STATE OPEN UNIVERSITY,
PATIALA**

(Established by Act No.19 of 2019 of Legislature of the State of Punjab)

PSOU/PRC/2025/143

22 ਫਰਵਰੀ 2025

JGND PSOU ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਅੰਤਰਰਾਸ਼ਟਰੀ ਕਾਨਫਰੰਸ

22 ਫਰਵਰੀ 2025

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਇੰਸਟੀਟਿਊਸ਼ਨ ਆਫ਼ ਇੰਜੀਨੀਅਰਜ਼, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਇੰਜੀਨੀਅਰ ਭਵਨ, ਸੈਕਟਰ 19 ਵਿੱਚ ਸ਼੍ਰੀ ਕੇ. ਕੇ. ਯਾਦਵ (IAS), ਮਾਣਯੋਗ ਵਾਈਸ-ਚਾਂਸਲਰ ਦੀ ਯੋਗ ਅਗਵਾਈ ਹੇਠ 22 ਫਰਵਰੀ 2025 ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ 'ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਇੰ. ਐਸ. ਐਸ. ਮੁੰਦੀ, ਸਾਬਕਾ ਉਪ-ਪ੍ਰਧਾਨ, ਇੰਸਟੀਚਿਊਟ ਆਫ ਇੰਜੀਨੀਅਰ ਨੇ ਇੰਸਟੀਚਿਊਟ ਆਫ ਇੰਜੀਨੀਅਰ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।

ਪ੍ਰੋ. (ਡਾ.) ਰੇਨੂ ਵਿਜ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਮੁੱਖ ਮਹਿਮਾਨ ਨੇ ਗਲੋਬਲ ਸਟੈਂਡਰਡਾਂ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਹੋ ਰਹੀ ਤਰੱਕੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਨਵੀਆਂ ਸੰਭਾਵਨਾਵਾਂ ਦੀ ਵੀ ਚਰਚਾ ਕੀਤੀ। ਪ੍ਰੋ. (ਡਾ.) ਟੀ. ਐੱਸ. ਕਮਲ, ਸਾਬਕਾ ਉਪ-ਅਧਿਕਸ, ਇੰਸਟੀਟਿਊਸ਼ਨ ਆਫ ਇੰਜੀਨੀਅਰਜ਼ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿਹਤ ਖੇਤਰ ਵਿੱਚ ਐਪਲੀਕੇਸ਼ਨਾਂ ਬਾਰੇ ਦੱਸਿਆ। ਪ੍ਰੋ. (ਡਾ.) ਹਰਪ੍ਰੀਤ ਸਿੰਘ, ਪ੍ਰੋਫੈਸਰ, ਵੇਨ ਸਟੇਟ ਯੂਨੀਵਰਸਿਟੀ, USA, ਜਿਨ੍ਹਾਂ ਨੇ ਸਿਹਤ ਸੇਵਾਵਾਂ ਵਿੱਚ ਮਸ਼ੀਨ ਲਰਨਿੰਗ ਦੇ ਐਪਲੀਕੇਸ਼ਨਾਂ ਅਤੇ ਉਸਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. (ਡਾ.) ਵੈਲੈਂਟੀਨਾ ਈ. ਬਾਲਾਸ, ਔਰਲ ਵਲਾਇਕੂ ਯੂਨੀਵਰਸਿਟੀ ਆਫ ਅਰਾਬ, ਰੋਮਾਨੀਆ ਨੇ ਮੁੱਖ ਵਿਅਖਿਆਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਿਸ਼ਵ ਪੱਧਰੀ ਮਹੱਤਤਾ ਉੱਤੇ ਚਰਚਾ ਕੀਤੀ। ਡਾ. ਮਨੀਸ਼ ਸਨੇਹੀ, ਸੀਨੀਅਰ ਟੈਕਨੋਲੋਜੀ ਆਰਕੀਟੈਕਟ, ਇਨਫੋਸਿਸ ਲਿਮਿਟਡ, USA ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵਪਾਰ ਅਤੇ ਵਿਅਕਤੀਆਂ ਵਲੋਂ ਵੱਡੇ ਡਾਟਾਸੈੱਟ ਵਿਖੇ ਸੂਚਿਤ ਫੈਸਲੇ ਲੈਣ ਅਤੇ ਨਵੀਨਤਾ ਨੂੰ ਵਧਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਰਵਿੰਦਰ ਸਿੰਘ ਜੰਡੂ, ਹੈਡ ਆਫ ਡਿਜੀਟਲ ਅਤੇ ਸਿਸਟਮ ਟੀਮ, ਕੈਬਿਨੇਟ ਆਫਿਸ, ਲੰਡਨ (UK), ਨੇ ਦੱਸਿਆ ਕਿ ਆਧੁਨਿਕ ਉਦਯੋਗਾਂ ਵਿੱਚ ਉਤਪਾਦਕਤਾ ਫਾਇਦੇ ਨੂੰ ਵਧਾਉਣ ਵਿੱਚ ਇਹ ਤਕਨਾਲੋਜੀਆਂ ਜ਼ਰੂਰੀ ਹਨ।

ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ, ਰਜਿਸਟਰਾਰ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਇੰਸਟੀਟਿਊਸ਼ਨ ਆਫ ਇੰਜੀਨੀਅਰਜ਼ ਦੀ ਜਾਣਕਾਰੀ ਪ੍ਰੋ. ਐੱਸ. ਐੱਸ. ਮੁੰਦੀ, ਉਪ-ਅਧਿਕਸ, IET ਭਾਰਤ ਨੇ ਦਿੱਤੀ।

ਨਵਜੀਤ ਮੁੰਦੀ

ਡਾਇਰੈਕਟਰ
Director-Public Relations Cell
Jagat Guru Nanak Dev
Punjab State Open University
Patiala - 147001(PB) INDIA

ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ੇ 'ਤੇ ਕਾਨਫਰੰਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ • ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਨੇ ਇਸਟੀਟਿਊਸ਼ਨ ਆਫ ਇੰਜੀਨੀਅਰਿੰਗ ਪੰਜਾਬ ਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਇੰਜੀਨੀਅਰ ਡਵਨ ਸੈਕਟਰ 19 ਵਿਚ ਵਾਈਸ-ਚਾਂਸਲਰ ਕੇ. ਕੇ. ਯਾਦਵ ਦੀ ਅਗਵਾਈ ਹੇਠ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ 'ਤੇ ਇਕ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ।

ਇਸ ਕਾਨਫਰੰਸ ਦਾ ਮੁੱਖ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਇੰ ਐਸਐਸ ਪੁੱਛੀ, ਸਾਬਕਾ ਉਪ-ਪ੍ਰਧਾਨ, ਇੰਸਟੀਚਿਊਟ ਆਫ ਇੰਜੀਨੀਅਰ ਨੇ ਇਸਟੀਚਿਊਟ ਆਫ ਇੰਜੀਨੀਅਰ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. (ਡਾ.) ਰੇਨੂ ਵਿਜ



ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਵੱਲੋਂ ਕਰਵਾਈ ਕਾਨਫਰੰਸ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੁੱਖ ਮਹਿਮਾਨ ਨੇ ਗਲੋਬਲ ਸਟੈਂਡਰਡ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ 'ਚ ਹੋ ਰਹੀ ਤਰੱਕੀ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. (ਡਾ.) ਟੀ.ਐਸ. ਕਮਲ, ਸਾਬਕਾ ਉਪ-ਅਧਿਕਸ਼, ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਨੇ

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿਹਤ ਖੇਤਰ 'ਚ ਐਪਲੀਕੇਸ਼ਨਾਂ ਬਾਰੇ ਦੱਸਿਆ। ਪ੍ਰੋ. (ਡਾ.) ਹਰਪ੍ਰੀਤ ਸਿੰਘ ਪ੍ਰੋਫੈਸਰ ਜਿਨ੍ਹਾਂ ਨੇ ਸਿਹਤ ਸੇਵਾਵਾਂ ਵਿੱਚ ਮਸ਼ੀਨ ਲਰਨਿੰਗ ਦੇ ਐਪਲੀਕੇਸ਼ਨਾਂ ਅਤੇ ਉਸਦੇ ਲਾਭ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. (ਡਾ.) ਵੇਲੰਟੀਨਾ ਈ. ਬਾਲਾਸ, ਔਰਲ ਵਲਾਇਡ

ਯੂਨੀਵਰਸਿਟੀ ਆਫ ਅਰਾਡ, ਰੋਮਾਨੀਆ ਨੇ ਮੁੱਖ ਵਿਅਕਿਅਤਾ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਿਸ਼ਵ ਪੱਧਰੀ ਮਹੱਤਤਾ 'ਤੇ ਚਰਚਾ ਕੀਤੀ। ਡਾ. ਮਨੀਸ਼ ਸਨੌਹੀ ਸੀਨੀਅਰ ਟੈਕਨਾਲੋਜੀ ਆਰਕੀਟੈਕਟ, ਇਨਫੋਸਿਸ ਲਿਮਿਟਡ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵਪਾਰ ਅਤੇ ਵਿਅਕਤੀਆਂ ਵਲੋਂ ਵੱਡੇ ਡਾਟਾਸੈਟ ਵਿਖੇ ਸੁਚਿਤ ਫੈਸਲੇ ਲੈਣ ਅਤੇ ਨਵੀਨਤਾ ਨੂੰ ਵਧਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਰਵਿੰਦਰ ਸਿੰਘ ਜੰਡੂ ਹੋਡ ਆਫ ਡਿਜੀਟਲ ਅਤੇ ਸਿਸਟਮ ਟੀਮ, ਕੈਂਬਿਨੇਟ ਆਫਿਸ ਡੰਡਨ ਨੇ ਦੱਸਿਆ ਕਿ ਆਧੁਨਿਕ ਉਦਯੋਗ ਵਿੱਚ ਉਤਪਾਦਕਤਾ ਵਾਇਦੇ ਨੂੰ ਵਧਾਉਣ ਵਿੱਚ ਇਹ ਤਕਨਾਲੋਜੀਆਂ ਸ਼ੁਰੂੀ ਹਨ। ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ, ਰਜਿਸਟਰਾਰ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਦੀ ਜਾਣਕਾਰੀ ਪ੍ਰੋ. ਐਸ. ਐਸ. ਮੁੱਚੀ, ਉਪ-ਅਧਿਕਸ਼, ਭਾਰਤ ਨੇ ਦਿੱਤੀ।

ਫਿਰਮਾ ਵਿੱਚੋਂ ਹਾਂ, ਜਿਸ ਵਿੱਚ ਸਿੱਖਿਆ ਨੂੰ ਜੀਵਨ ਵਿੱਚ ਮਹੱਤਤਾ, ਸੱਭਿਆਚਾਰਕ

ਡਾਇਕਵਾਡ ਤੇ ਸ਼ਾਨਦਾਰ ਟਾਈਲ-ਰੋਜ਼ ਦੇ ਨੌਰਾਵਾਂ ਨੂੰ ਤਿਆਰ ਕਰਨ ਦੀ ਪ੍ਰਤੀਬੱਧਤਾ ਪ੍ਰਦਰਸ਼ਨ ਨੇ ਉਤਸ਼ਾਹ ਨੂੰ ਹੋਰ ਵਧਾਇਆ। ਇਸ

ਦੇ ਨੌਰਾਵਾਂ ਨੂੰ ਤਿਆਰ ਕਰਨ ਦੀ ਪ੍ਰਤੀਬੱਧਤਾ ਹੈ।

JGND PSOU ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ

ਸਾਂਝੀ ਖ਼ਬਰ

ਨਵਾਂਸਹਿਰ 23 ਫਰਵਰੀ (ਜਗਦੀਸ) : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਇਸਟੀਟਿਊਸ਼ਨ ਆਫ ਇੰਜੀਨੀਅਰਿੰਗ, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਇੰਜੀਨੀਅਰ ਡਵਨ, ਸੈਕਟਰ 19 ਵਿੱਚ ਸ਼੍ਰੀ ਕੇ. ਕੇ. ਯਾਦਵ (IAS), ਮਾਣਯੋਗ ਵਾਈਸ-ਚਾਂਸਲਰ ਦੀ ਯੋਗ ਅਗਵਾਈ ਹੇਠ 22 ਫਰਵਰੀ 2025 ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ 'ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ। ਇੰ ਐਸ ਐਸ ਮੁੱਚੀ, ਸਾਬਕਾ ਉਪ-ਪ੍ਰਧਾਨ, ਇੰਸਟੀਚਿਊਟ ਆਫ ਇੰਜੀਨੀਅਰ ਨੇ ਇਸਟੀਚਿਊਟ ਆਫ ਇੰਜੀਨੀਅਰ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋ. (ਡਾ.) ਰੇਨੂ ਵਿਜ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਮੁੱਖ ਮਹਿਮਾਨ ਨੇ ਗਲੋਬਲ ਸਟੈਂਡਰਡ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਹੋ ਰਹੀ ਤਰੱਕੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਨਵੀਆਂ ਸੰਭਾਵਨਾਵਾਂ ਦੀ ਵੀ ਚਰਚਾ ਕੀਤੀ। ਪ੍ਰੋ. (ਡਾ.) ਟੀ. ਐਸ. ਕਮਲ, ਸਾਬਕਾ ਉਪ-ਅਧਿਕਸ਼, ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿਹਤ ਖੇਤਰ ਵਿੱਚ ਐਪਲੀਕੇਸ਼ਨਾਂ ਬਾਰੇ ਦੱਸਿਆ। ਪ੍ਰੋ. (ਡਾ.) ਹਰਪ੍ਰੀਤ ਸਿੰਘ, ਪ੍ਰੋਫੈਸਰ, ਵੇਨ ਸਟੇਟ ਯੂਨੀਵਰਸਿਟੀ, USA, ਜਿਨ੍ਹਾਂ ਨੇ ਸਿਹਤ ਸੇਵਾਵਾਂ ਵਿੱਚ ਮਸ਼ੀਨ ਲਰਨਿੰਗ ਦੇ ਐਪਲੀਕੇਸ਼ਨਾਂ ਅਤੇ ਉਸਦੇ ਲਾਭ



ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋ. (ਡਾ.) ਵੇਲੰਟੀਨਾ ਈ. ਬਾਲਾਸ, ਔਰਲ ਵਲਾਇਡ ਯੂਨੀਵਰਸਿਟੀ ਆਫ ਅਰਾਡ, ਰੋਮਾਨੀਆ ਨੇ ਮੁੱਖ ਵਿਅਕਿਅਤਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਿਸ਼ਵ ਪੱਧਰੀ ਮਹੱਤਤਾ ਉੱਤੇ ਚਰਚਾ ਕੀਤੀ। ਡਾ. ਮਨੀਸ਼ ਸਨੌਹੀ, ਸੀਨੀਅਰ ਟੈਕਨੋਲੋਜੀ ਆਰਕੀਟੈਕਟ, ਇਨਫੋਸਿਸ ਲਿਮਿਟਡ, USA ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵਪਾਰ ਅਤੇ ਵਿਅਕਤੀਆਂ ਵਲੋਂ ਵੱਡੇ ਡਾਟਾਸੈਟ ਵਿਖੇ ਸੁਚਿਤ ਫੈਸਲੇ ਲੈਣ ਅਤੇ ਨਵੀਨਤਾ ਨੂੰ ਵਧਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਰਵਿੰਦਰ ਸਿੰਘ ਜੰਡੂ, ਹੋਡ ਆਫ ਡਿਜੀਟਲ ਅਤੇ ਸਿਸਟਮ ਟੀਮ, ਕੈਂਬਿਨੇਟ ਆਫਿਸ, ਡੰਡਨ (UK), ਨੇ ਦੱਸਿਆ ਕਿ ਆਧੁਨਿਕ ਉਦਯੋਗਾਂ ਵਿੱਚ ਉਤਪਾਦਕਤਾ ਵਾਇਦੇ ਨੂੰ ਵਧਾਉਣ ਵਿੱਚ ਇਹ ਤਕਨਾਲੋਜੀਆਂ ਕਿੰਨੀਆਂ ਜ਼ਰੂਰੀ ਹਨ। ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ,

ਰਜਿਸਟਰਾਰ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਇੰਸਟੀਟਿਊਸ਼ਨ ਆਫ ਇੰਜੀਨੀਅਰਿੰਗ ਦੀ ਜਾਣਕਾਰੀ ਪ੍ਰੋ. ਐਸ. ਐਸ. ਮੁੱਚੀ, ਉਪ-ਅਧਿਕਸ਼, 959 ਭਾਰਤ ਨੇ ਦਿੱਤੀ। ਇਸ ਸਮਾਰੋਹ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਫੈਕਲਟੀ ਮੈਂਬਰਾਂ ਡਾ. ਕਰਨ ਸੁਖੀਜਾ, ਡਾ. ਪੂਜਾ ਅਗਰਵਾਲ, ਡਾ. ਮਨਿੰਕਾ ਪਾਠਕ, ਡਾ. ਬਲਪ੍ਰੀਤ ਸਿੰਘ, ਡਾ. ਰਵਿੰਦਰ ਯੋਮਾਨ ਐਡਮਿਨ ਟੀਮ ਇ. ਰੇਖਿਨ ਸਿੰਘ, ਇੰ. ਚੇਦਨ ਅਧਿਕਾਰੀ, ਇੰ. ਤਰੁਣ ਪੁਰੀ, ਮਨਿੰਦਰਜੋਤ ਸਿੰਘ, ਮਹੇਂਜੀਤ ਸਿੰਘ, ਜਸਵੰਤ ਕੌਰ ਨੇ ਸਮਾਰੋਹ ਵਿੱਚ ਹਿੱਸਾ ਲਿਆ। ਡਾ. ਅਭਿਨਵ ਭੰਡਾਰੀ ਕਾਨਫਰੰਸ ਦੇ ਕਨਵੀਨਰ ਸਨ। ਇੰ. ਕਰਨੈਲ ਸਿੰਘ (695), ਆਨਰੇਰੀ ਸਕੱਤਰ, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਦੁਆਰਾ ਯੋਜਨਾਬੰਦ ਕੀਤਾ ਗਿਆ। ਸਿਲਨ ਦਾ ਸੰਚਾਲਨ ਸੁਖਜੋਤ ਕੌਰ ਨੇ ਕੀਤਾ।

Photos



Links

<https://www.facebook.com/share/p/1FdatbbuGK/>

<https://www.facebook.com/share/p/1FGQQFKrZV/>

<https://www.instagram.com/share/p/BAfYpkMMrE>

https://www.instagram.com/share/p/BAIB_Wb-B7